

# ਰਾਜਨੀਤਕ ਨੈਤਿਕਤਾ ਦਾ ਜਲ੍ਹਸ

2.4.91

ਗੁਰਸ਼ਰਨ ਸਿੰਘ

ਮੈਂ ਇਸ ਕਾਲਮ ਵਿਚ ਸਿਰਫ਼ ਲਾਲੂ ਪ੍ਰਸਾਦ ਦਾ। ਜਲ੍ਹਸ ਨਹੀਂ ਕਰ ਰਿਹਾ, ਜੋ ਇਸ ਹਫ਼ਤੇ ਅਖਬਾਰਾਂ, ਰੇਡੀਓ ਤੇ ਟੀ.ਵੀ. 'ਤੇ ਛਾਇਆ ਰਿਹਾ ਹੈ, ਕਿਸੂਰਿ ਇਹ ਸਾਡਾ ਹੈ ਕਿ ਲਾਲੂ ਪ੍ਰਸਾਦ ਕੁਰਸੀ 'ਤੇ ਹੋਵੇ ਜਾਂ ਜੇਲੂ ਵਿਚ ਤੇ ਗਬੰਬੀ ਦੇਵੀ ਚੌਕੇ ਵਿਚ ਹੋਵੇ ਜਾਂ ਰਾਜ ਗੱਦੀ 'ਤੇ ਹੋਵੇ, ਦੱਤੇ ਕਰੋੜਾਂ, ਜੋ ਭੁੱਖਮਗੀ ਦੇ ਜੀਵਨ ਪੱਧਰ ਥੱਲੇ ਜੀ ਰਹੇ ਹਨ, ਉਨ੍ਹਾਂ ਦੀ ਜਿੰਦਗੀ ਵਿਚ ਕੋਈ ਫਰਕ ਨਹੀਂ ਪੈਂਦਾ। ਇਹ ਗੱਲ ਸਧਾਰਨ ਲੋਕਾਂ ਨੂੰ ਜਿੰਨੀ ਜਲਦੀ ਸਮਝ ਵਿਚ ਆ ਜਾਏ ਚੰਗਾ ਹੈ। ਕਿਸੇ ਵੇਲੇ ਅਸੀਂ ਮਾਰਕਸੀ ਸੋਚ ਵਾਲੇ ਲੋਕ ਕਹਿੰਦੇ ਹੁੰਦੇ ਸਾਂ ਕਿ ਦੱਬੇ-ਕੁਚਲੇ ਲੋਕਾਂ ਨੂੰ ਹਾਕਮ ਜਮਾਤਾਂ ਦੀ ਉਨ੍ਹਾਂ ਨੂੰ ਭੰਬਲ-ਭੂਸੇ ਵਿਚ ਪਾਉਣ ਦੀ ਸਿਆਸਤ ਸਮਝਣੀ ਚਾਹੀਦੀ ਹੈ ਅਤੇ ਸਹੀ ਮੁੱਦੇ ਤੋਂ ਆਪਣੇ-ਆਪ ਨੂੰ ਕੇਂਦਰਤ ਰੱਖਣਾ ਚਾਹੀਦਾ ਹੈ। ਸਾਡੇ ਲਈ ਸਹੀ ਮੁੱਦਾ ਇਕੋ ਹੀ ਹੈ ਕਿ ਇਹ ਸਮਾਜਕ ਬੇਇਨਸਾਫ਼ੀ ਵਾਲਾ ਸਮਾਜ ਬਦਲਣਾ ਹੈ। ਬਹੁਤ ਕੁਝ, ਜੋ ਬੁਰਜ਼ੂਆ ਸਮਾਜ ਵਿਚ ਵਾਪਰ ਰਿਹਾ ਹੈ, ਉਹਨੂੰ ਆਪਣੀ ਜਮਾਤੀ ਜੱਦੋ-ਜਹਿਦ ਦੇ ਨਜ਼ਰੀਏ ਤੋਂ ਵੇਖਣਾ ਹੈ। ਵਹਿਣ ਵਿਚ ਵਹਿ ਨਹੀਂ ਜਾਣਾ ਚਾਹੀਦਾ। ਲਾਲੂ ਦੇ ਕੇਸ ਵਿਚ ਕੋਰਟਾਂ ਨੇ ਤਾਂ ਆਪਣੀ ਜੋ ਭੂਮਿਕਾ ਨਿਭਾਉਣੀ ਸੀ, ਉਹ ਨਿਭਾਈ ਪਰ ਖੱਬੀ ਧਿਰ ਕੋਈ ਨਿਭਾਈ ਨਹੀਂ ਨਿਭਾ ਸਕੀ। ਲਾਲੂ ਦੁਨੀਆ ਨੂੰ ਇਹ ਪ੍ਰਭਾਵ ਦੇਣ ਵਿਚ ਕਾਮਯਾਬ ਰਿਹਾ ਹੈ ਕਿ ਉਹ ਅਵਾਮ ਦਾ ਮਕਬੂਲ ਲੀਡਰ ਹੈ।

ਲਾਲੂ ਦੀ ਘਟਨਾ ਭਾਰਤੀ ਵਿਧਾਨ ਦਾ ਜਲ੍ਹਸ-ਜ਼ਰੂਰ ਕੱਢਦੀ ਹੈ ਕਿ ਇਸ ਵਿਚ ਰਾਜਨੀਤਕ ਨੈਤਿਕਤਾ ਦੀ ਕੋਈ ਥਾਂ ਨਹੀਂ। ਉਝ ਇਹ ਜਲ੍ਹਸ ਹੁਣ ਕੋਈ ਨਵੀਂ ਗੱਲ ਨਹੀਂ। ਵਿਧਾਨ ਦਾ ਜਲ੍ਹਸ ਤਾਂ ਹੁਣ ਹਰ ਪੱਲ ਨਿਕਲਦਾ ਹੀ ਜਾ ਰਿਹਾ ਹੈ ਭਾਵੇਂ ਇਸ ਵਿਧਾਨ ਦਾ ਵੱਡਾ ਰਖਵਾਲਾ, ਰਾਸ਼ਟਰ ਦਾ ਪ੍ਰਧਾਨ, ਸ਼ਾਹੀ ਬੱਧੀਆਂ ਵਿਚ ਰਾਜ ਭਵਨ ਤੋਂ ਬਾਹਰ ਅੰਦਰ ਜਾਏ। ਸਾਬਕਾ ਪ੍ਰਧਾਨ ਨੇ ਆਪਣੀ ਨਵੀਂ ਰਿਹਾਇਸ਼ਗਾਹ ਨੂੰ ਨਵਾਂ ਕਰਨ ਲਈ 40 ਲੱਖ ਦਾ ਖਰਚਾ ਮੰਗਿਆ ਹੈ। ਇਹਦੀ ਮਿੱਬੀ ਹੋਈ ਸੀਮਾ ਸਿਰਫ਼ ਢਾਈ ਲੱਖ ਹੈ। ਕੈਬਨਿਟ ਨੇ ਉਹਦੀ ਮਨਜ਼ੂਰੀ ਦੇ ਦਿੱਤੀ ਹੈ। ਗਾਂਧੀ ਜੀ ਦੀ ਸੋਚ ਨਾਲ ਜੁੜੇ ਸਾਬਕਾ ਪ੍ਰਧਾਨ ਦੀ ਇਹ ਘਟਨਾ ਲਾਲੂ ਦੀ ਘਟਨਾ ਨਾਲੋਂ ਵੀ ਵੱਡੀ ਹੈ। ਇਹ ਵੱਖਰੀ ਗੱਲ ਹੈ ਕਿ ਅਖਬਾਰਾਂ, ਟੀ.ਵੀ., ਰੇਡੀਓ ਨੇ ਇਹਦਾ

ਨੋਟਿਸ ਨਹੀਂ ਲਿਆ। ਲਾਲੂ ਤੋਂ ਲੇ ਕੇ ਸੰਕਰ ਦਿਆਲ ਤੱਕ ਬੇਸ਼ਗਮੀ ਦੀ ਇਕੋ ਕਹਾਣੀ ਹੈ। ਸਧਾਰਨ ਲੋਕ ਇਹ ਸਭ ਢੁੱਝ ਕਦੋਂ ਤੱਕ ਦੇਖਦੇ ਰਹਿਣਗੇ। ਇਸ ਗਰੀਬ ਦੁਸ਼ਮਣ ਸਿਆਸਤ ਨੂੰ ਉਧੇੜਣਾ ਥੱਬੀ ਧਿਰ ਦਾ ਫਰਜ਼ ਹੈ।

ਪੇਤ ਮਜ਼ਦੂਰਾਂ ਲਈ ਘਰ

ਪੰਜਾਬ ਸਰਕਾਰ ਨੇ ਇਕ ਨਵੀਂ ਸਕੀਮ ਅਨੁਸਾਰ ਵਿਛੜੇ ਵਾਲਿਆਂ ਨੂੰ ਘਰ ਬਣਾ ਕੇ ਦੇਣੇ ਹਨ। 50,000 ਰੁਪਏ ਇਕ ਘਰ ਲਈ ਦੇਣੇ ਹਨ। ਸਾਲ ਦੇ ਬਜਟ ਵਿਚ ਜਿਹੜਾ ਇਸ ਕੰਮ ਲਈ ਪੇਸ਼ ਰੱਖਿਆ ਗਿਆ, ਉਹਦੇ ਅਨੁਸਾਰ 12,500 ਪਿੰਡ ਲਈ ਪ੍ਰਤੀ ਪਿੰਡਾਂ ਸਿਰਫ਼ ਇਕ ਘਰ ਹੀ ਹਿੱਸੇ ਆਉਂਦਾ ਹੈ। ਗਰੀਬ ਵਰਗ ਨੂੰ ਇਕ ਘਰ ਨਹੀਂ, ਸਗੋਂ ਕਾਲੋਨੀ ਚਾਹੀਦੀ ਹੈ। ਲੋੜ ਹੈ ਕਿ ਇਕ ਵਿਹੜਾ ਵਿਕਾਸ ਕਾਰਪੋਰੇਸ਼ਨ ਬਣਾਈ ਜਾਏ, ਜੋ ਹਾਊਸਿੰਗ ਬੋਰਡ ਦੇ ਪੈਟਰਨ 'ਤੇ ਕਾਲੋਨੀਆਂ ਬਣਾਏ। ਲੋਕਾਂ ਨੂੰ ਅਲਾਟ ਕਰੇ ਤੇ ਹਾਊਸਿੰਗ ਬੋਰਡ ਦੇ ਪੈਟਰਨ 'ਤੇ ਹੌਲੀ-ਹੌਲੀ ਉਗਰਾਹੀ ਕਰੇ। ਗਰੀਬ ਵਰਗ ਵਿਚ ਜੇ ਕੁਝ ਕਰਨਾ ਹੈ ਤਾਂ ਉਹਦੇ ਲਈ ਠੋਸ ਕਦਮ ਚੁੱਕਣੇ ਜ਼ਰੂਰੀ ਹਨ, ਐਵੇਂ ਹਵਾ ਵਿਚ ਗੱਲ ਕਰਨ ਦਾ ਕੀ ਫਾਇਦਾ? ਰੰਘਰੇਟਾ ਗੁਰੂ ਕਾ ਬੇਟਾ

**ਲਾਲੂ ਦੀ ਘਟਨਾ ਭਾਰਤੀ ਵਿਧਾਨ ਦਾ ਜਲ੍ਹਸ-ਜ਼ਰੂਰ ਕੱਢਦੀ ਹੈ ਕਿ ਇਸ ਵਿਚ ਰਾਜਨੀਤਕ ਨੈਤਿਕਤਾ ਦੀ ਕੋਈ ਥਾਂ ਨਹੀਂ। ਉਝ ਇਹ ਜਲ੍ਹਸ ਹੁਣ ਕੋਈ ਨਵੀਂ ਗੱਲ ਨਹੀਂ। ਵਿਧਾਨ ਦਾ ਜਲ੍ਹਸ ਤਾਂ ਹੁਣ ਹਰ ਪੱਲ ਨਿਕਲਦਾ ਹੀ ਜਾ ਰਿਹਾ ਹੈ ਭਾਵੇਂ ਇਸ ਵਿਧਾਨ ਦਾ ਵੱਡਾ ਰਖਵਾਲਾ, ਰਾਸ਼ਟਰ ਦਾ ਪ੍ਰਧਾਨ, ਸ਼ਾਹੀ ਬੱਧੀਆਂ ਵਿਚ ਰਾਜ ਭਵਨ ਤੋਂ ਬਾਹਰ ਅੰਦਰ ਜਾਏ। ਸਾਬਕਾ ਪ੍ਰਧਾਨ ਨੇ ਆਪਣੀ ਨਵੀਂ ਰਿਹਾਇਸ਼ਗਾਹ ਨੂੰ ਨਵਾਂ ਕਰਨ ਲਈ 40 ਲੱਖ ਦਾ ਖਰਚਾ ਮੰਗਿਆ ਹੈ। ਇਹਦੀ ਮਿੱਬੀ ਹੋਈ ਸੀਮਾ ਸਿਰਫ਼ ਢਾਈ ਲੱਖ ਹੈ। ਕੈਬਨਿਟ ਨੇ ਉਹਦੀ ਮਨਜ਼ੂਰੀ ਦੇ ਦਿੱਤੀ ਹੈ। ਗਾਂਧੀ ਜੀ ਦੀ ਸੋਚ ਨਾਲ ਜੁੜੇ ਸਾਬਕਾ ਪ੍ਰਧਾਨ ਦੀ ਇਹ ਘਟਨਾ ਲਾਲੂ ਦੀ ਘਟਨਾ ਨਾਲੋਂ ਵੀ ਵੱਡੀ ਹੈ। ਇਹ ਵੱਖਰੀ ਗੱਲ ਹੈ ਕਿ ਅਖਬਾਰਾਂ, ਟੀ.ਵੀ., ਰੇਡੀਓ ਨੇ ਇਹਦਾ**

ਆਨੰਦਪੁਰ ਸਾਹਿਬ ਨਾਲ ਇਕ ਇਤਿਹਾਸਕ ਘਟਨਾ ਜੁੜੀ ਹੈ, ਜਦੋਂ ਭਾਈ ਜੇਤਾ, ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੇ ਕੇ ਦਿੱਲੀ ਤੋਂ ਆਨੰਦਪੁਰ ਸਾਹਿਬ ਪੁੱਜਿਆ ਸੀ ਤੇ ਗੁਰੂ ਗੋਬਿੰਦ ਸਿੰਘ ਨੇ ਉਹਨੂੰ ਆਪਣੀ ਛਾਤੀ ਨਾਲ ਲਗਾ ਕੇ ਕਿਹਾ ਸੀ, 'ਰੰਘਰੇਟਾ ਗੁਰੂ ਕਾ ਬੇਟਾਠ'। ਹੁਣ ਜਦੋਂ 1699 ਦੀ ਵਿਸਾਖੀ ਦੀ 300 ਸਾਲ ਯਾਦ ਵਿਚ ਆਨੰਦਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਦੀ ਗੱਲ ਹੋ ਗੀ ਹੈ, ਉੱਥੇ ਲੋੜ ਹੈ ਕਿ ਇਕ ਮਾਡਲ 'ਰੰਘਰੇਟਾ ਕਾਲੋਨੀ' ਬਣਾਈ ਜਾਏ। ਉਸ ਮਾਡਲ ਦੀ ਨਕਲ ਫੇਰ ਬਾਕੀ ਪਿੰਡਾਂ ਵਿਚ ਹੋ ਸਕੇ।

ਸਿੱਖ ਪੰਥ ਨੇ ਹਾਲੇ ਜਾਤਪਾਤ ਦੇ ਵਖਰੇਵਿਆਂ 'ਤੇ ਛੁਟਕਾਰਾ ਨਹੀਂ ਪਾਇਆ। ਇਹ ਛੁਟਕਾਰਾ ਤਾਂ ਹੀ ਮੁਮਕਿਨ ਹੋਵੇਗਾ, ਜਦੋਂ ਗਰੀਬ ਵਰਗ ਦਾ ਗਹਿਣ-ਸਹਿਣ ਚੁੱਕਿਆ ਜਾਏ। ਸਿੱਖ ਪੰਥ ਨੇ ਗੁਰੂ ਦੇ ਬੇਟਿਆਂ ਦਾ ਭੁਕਾਉਣਾ ਹੈ।